

ਬੇਬੀ ਦੀ ਸੁਣਨ-ਸ਼ਕਤੀ ਦਾ ਮੁਲਾਂਕਣ ਕਰਨ ਦੀ ਲੋੜ ਹੈ

ਬੇਬੀ ਦੀ ਸੁਣਨ-ਸ਼ਕਤੀ ਦੀ ਘਾਟ ਬਾਰੇ ਅਸੀਂ ਸਕਰੀਨ ਕਿਉਂ ਕਰਦੇ ਹਾਂ?

1,000 ਵਿੱਚੋਂ 1 ਬੇਬੀ ਨੂੰ ਸੁਣਨ-ਸ਼ਕਤੀ ਦੀ ਘਾਟ ਹੁੰਦੀ ਹੈ। ਪੰਜ ਸਾਲ ਉਮਰ ਤੀਕ ਦੇ ਹੋਰ ਬੇਬੀਆਂ ਵਿੱਚ ਸੁਣਨ-ਸ਼ਕਤੀ ਦੀ ਘਾਟ ਹੁੰਦੀ ਹੈ। ਬੱਚੇ ਕੁਝ ਸ਼ੋਰ ਸੁਣ ਸਕਦੇ ਹਨ ਪਰ ਕੁਝ ਹੋਰ ਸ਼ੋਰ ਨਹੀਂ ਸੁਣ ਸਕਦੇ ਜਿਸ ਨਾਲ ਉਨ੍ਹਾਂ ਨੂੰ ਬੋਲਣ ਅਤੇ ਭਾਸ਼ਾ ਸਿੱਖਣ ਵਿੱਚ ਕਠਨਾਈ ਆਉਂਦੀ ਹੈ। ਇਸ ਨਾਲ ਵਿਵਹਾਰਿਕ ਤੇ ਭਾਵਾਤਮਿਕ ਚਣੌਤੀਆਂ ਪੈਦਾ ਹੋ ਸਕਦੀਆਂ ਹਨ।

ਇੰਨਫੈਂਟ ਹੀਅਰਿੰਗ ਪ੍ਰੋਗਰਾਮ ਹਸਪਤਾਲ ਜਾਂ ਭਾਈਚਾਰਿਕ ਸੈਟਿੰਗ ਵਿੱਚ ਨਵਜੰਮਿਆਂ ਦੀ ਸੁਣਨ-ਸ਼ਕਤੀ ਦੀ ਸਕਰੀਨਿੰਗ ਮੁਹੱਈਆ ਕਰਦਾ ਹੈ ਅਤੇ:

- ਸੁਣਨ-ਸ਼ਕਤੀ ਦੀ ਸਦੀਵੀ ਘਾਟ ਵਾਲੇ ਨਵਜੰਮਿਆਂ ਦੀ ਸ਼ਨਾਖਤ ਕਰਦਾ ਹੈ
- ਭਾਸ਼ਾਈ ਵਿਕਾਸ ਵਿੱਚ ਇਸ ਤਰ੍ਹਾਂ ਸਮਰਥਣ ਦਿੰਦਾ ਹੈ ਤਾਂਜੇ ਉਹ ਸਕੂਲ ਸ਼ੁਰੂ ਕਰਨ ਲਈ ਤਿਆਰ ਹੋ ਜਾਣਗੇ
- ਅਜਿਹੇ ਬੱਚਿਆਂ ਜਿੰਨ੍ਹਾਂ ਨੂੰ ਸੁਣਨ-ਸ਼ਕਤੀ ਦੀ ਘਾਟ ਦਾ ਖਤਰਾ ਹੋਵੇ ਦੀ ਸ਼ਨਾਖਤ ਤੇ ਨਿਗਰਾਨੀ ਕਰਦਾ ਹੈ



ਸੁਣਨ-ਸ਼ਕਤੀ ਸਕਰੀਨ ਦੇ ਨਤੀਜੇ

ਸੁਣਨ-ਸ਼ਕਤੀ ਸਕਰੀਨ ਜਾਹਰ ਕਰਦੀ ਹੈ ਕਿ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਦਾ ਮੁਕੰਮਲ ਮੁਲਾਂਕਣ ਕਰਨ ਦੀ ਲੋੜ ਹੈ;

- ਰੈਫਰ ਕਰਨਾ** - ਵਧੇਰੇ ਵਿਸਤਰਤ ਟੈਸਟ ਕਰਨ ਦੀ ਲੋੜ ਹੈ
- ਕੋਈ ਨਤੀਜਾ ਨਹੀਂ** - ਸਕਰੀਨ ਮੁਕੰਮਲ ਨਹੀਂ, ਅਤੇ ਵੱਧ ਵਿਸਤਰਤ ਟੈਸਟ ਕਰਨ ਦੀ ਲੋੜ ਹੈ
- ਸੁਣਨ-ਸ਼ਕਤੀ ਸਕਰੀਨ ਨੂੰ ਬਾਈਪਾਸ ਕਰਨਾ** - ਸੁਣਨ-ਸ਼ਕਤੀ ਦਾ ਮੁਕੰਮਲ ਮੁਲਾਂਕਣ ਕਰਨ ਦੀ ਲੋੜ ਹੈ

ਸੁਣਨ-ਸ਼ਕਤੀ ਦੇ ਮੁਲਾਂਕਣ ਲਈ ਆਪਣੇ ਬੇਬੀ ਨੂੰ ਕਿਵੇਂ ਤਿਆਰ ਕਰਨਾ ਹੈ

ਮੁਲਾਂਕਣ ਦੌਰਾਨ ਤੁਹਾਡਾ ਬੇਬੀ ਸੁੱਤਾ ਰਹਿਣਾ ਚਾਹੀਦਾ ਹੈ। ਮੁਲਾਂਕਣ ਦੌਰਾਨ ਤੁਹਾਡਾ ਬੇਬੀ ਸੁੱਤਾ ਰਹਿਣਾ ਚਾਹੀਦਾ ਹੈ। ਅਪੁਆਇੰਟਮੈਂਟ ਲਈ ਬੇਬੀ ਥੱਕਿਆ ਹੋਇਆ ਅਤੇ ਭੁੱਖਾ ਹੋਣਾ ਚਾਹੀਦਾ ਹੈ ਜਾਂ ਦੁਬਾਰਾ ਖੁੱਕ ਕਰਨੀ ਪੈ ਸਕਦੀ ਹੈ।

ਕ੍ਰਿਪਾ ਕਰਕੇ:

- ਟੈਸਟ ਵਾਲੇ ਦਿਨ ਬੇਬੀ ਦੇ ਸਿਰ 'ਤੇ ਲੇਸ਼ਨ ਲਾਉਣ ਤੋਂ ਪਰਹੇਜ਼ ਕਰੋ
- ਪਹਿਲਾਂ ਅਤੇ ਅਪੁਆਇੰਟਮੈਂਟ ਲਈ ਆਉਂਦਿਆਂ ਕੁਝ ਘੰਟੇ ਬੇਬੀ ਨੂੰ ਜਗਾ ਕੇ ਰੱਖੋ
- ਕਲਿਨੀਕ ਵਿਖੇ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਬੇਬੀ ਨੂੰ ਦੁੱਧ ਪਲਾਉਣ ਲਈ ਤਿਆਰ ਰਹੋ

ਕੰਮਬਲ ਅਤੇ ਵਸਤਾਂ:

- ਬੇਬੀ ਨੂੰ ਦੁੱਧ ਪਲਾਉਣ ਜਾਂ ਸ਼ਾਂਤ ਰੱਖਣ ਲਈ
- ਵੱਧ ਡਾਇਪਰਜ਼ ਅਤੇ ਕੱਪੜੇ

ਜੇ ਤੁਹਾਡੇ ਬੇਬੀ ਨੂੰ ਸੁਣਨ-ਸ਼ਕਤੀ ਦੀ ਘਾਟ ਹੋਵੇ ਤਾਂ ਫ਼ਿਰ ਕੀ ਹੋਵੇਗਾ?

ਆਡੀਆਲੋਜਿਸਟ ਵਿਆਖਿਆ ਦੇਵੇਗਾ:

- ਸੁਣਨ-ਸ਼ਕਤੀ ਦੀ ਘਾਟ ਬੇਬੀ 'ਤੇ ਕੀ ਅਸਰ ਕਰ ਸਕਦੀ ਹੈ
- ਸੁਣਨ ਵਿੱਚ ਟੈਕਨੋਲੋਜੀ ਤੁਹਾਡੇ ਬੇਬੀ ਦੀ ਕਿਵੇਂ ਮਦਦ ਕਰ ਸਕਦੀ ਹੈ
- ਤੁਹਾਡੇ ਬੇਬੀ ਦੀ ਮਦਦ ਕਰਨ ਵਿੱਚ ਕੀ ਸੇਵਾਵਾਂ/ਟੈਕਨੋਲੋਜੀਆਂ ਉਪਲਬਧ ਹਨ

ਕੀ ਤੁਹਾਡੇ ਬੱਚੇ ਦੇ ਜੀਵਨ ਵਿੱਚ ਬਆਦ ਵਿੱਚ ਉਸ ਅੰਦਰ ਸੁਣਨ-ਸ਼ਕਤੀ ਦੀ ਘਾਟ ਵਾਪਰ ਸਕਦੀ ਹੈ?

ਸੁਣਨ-ਸ਼ਕਤੀ ਦੀ ਘਾਟ ਬਚਪਣ ਵਿੱਚ ਹੋ ਸਕਦੀ ਹੈ। ਜੇ ਤੁਹਾਨੂੰ ਆਪਣੇ ਬੇਬੀ ਦੀ ਸੁਣਨ-ਸ਼ਕਤੀ, ਬੋਲਣ ਜਾਂ ਭਾਸ਼ਾਈ ਵਿਕਾਸ ਬਾਰੇ ਚੰਤਾ ਹੋਵੇ ਤਾਂ ਆਡੀਆਲੋਜਿਸਟ ਕੋਲੋਂ ਟੈਸਟ ਕਰਵਾਉ

ਇਹ ਪਤਾ ਕਰਨਾ ਕਿ ਕੀ ਤੁਹਾਡੇ ਬੇਬੀ ਦੀ ਸੁਣਨ-ਸ਼ਕਤੀ ਵਿੱਚ ਘਾਟ ਦਾ ਵਧੇਰੇ ਖ਼ਤਰਾ ਹੈ

ਅਜਿਹੇ ਬੇਬੀ, ਜਿੰਨ੍ਹਾਂ ਨੂੰ ਸੁਣਨ-ਸ਼ਕਤੀ ਦੀ ਘਾਟ ਦਾ ਖ਼ਤਰਾ ਹੁੰਦਾ ਹੈ, ਦੀ ਨਗਰਾਨੀ ਰੱਖੀ ਜਾਵੇਗੀ। ਹਸਪਤਾਲ ਜਾਂ ਦਾਈ ਵੱਲੋਂ ਸਕਰੀਨਿੰਗ ਲਈ ਲਏ ਗਏ ਖ਼ੂਨ ਦੇ ਨਮੂਨਿਆਂ ਦੀ ਹੇਠ ਦਰਜ ਵਾਸਤੇ ਸਕਰੀਨਿੰਗ ਕੀਤੀ ਜਾ ਸਕਦੀ ਹੈ:

- ਸਾਈਟੋਮੈਗਲਾਵਾਇਰਸ (Cytomegalovirus) ਦੀ ਲਾਗ-ਜਨਮ ਸਮੇਂ ਬੇਬੀ ਅਜਿਹੇ ਕੋਈ ਲੱਛਣ ਜ਼ਾਹਰ ਨਹੀਂ ਕਰਦਾ ਕਿ ਬਆਦ ਵਿੱਚ ਉਸ ਨੂੰ ਸੁਣਨ-ਸ਼ਕਤੀ ਦੀ ਘਾਟ ਹੋ ਸਕਦੀ ਹੈ
- ਜਨੈਟਿਕ ਖ਼ਤਰਿਆਂ ਦੇ ਕੁਝ ਆਮ ਕਾਰਨ- ਪਰਿਵਾਰਿਕ ਪਛੋਕੜ ਵਿੱਚ ਸੁਣਨ-ਸ਼ਕਤੀ ਦੀ ਆਮ ਤੌਰ ਤੇ ਕੋਈ ਅਜਿਹੀ ਘਾਟ ਨਹੀਂ ਕਿ ਤੁਹਾਨੂੰ ਇਨ੍ਹਾਂ ਵਿੱਚੋਂ ਇੱਕ ਚੁਣਨਾ ਪਵੇ:

- ਸਹਿਮਤੀ** - ਜੇ ਖ਼ਤਰੇ ਦੀ ਸ਼ਨਾਖ਼ਤ ਹੋ ਜਾਵੇ ਤਾਂ ਨਤੀਜੇ ਆਡੀਆਲੋਜੀ ਐਪੁਆਇੰਟਮੈਂਟ ਸਮੇਂ ਜਾਂ ਉਸ ਤੋਂ ਪਹਿਲਾਂ ਉਪਲਬਧ ਹੋ ਸਕਦੇ ਹਨ।
- ਇਨਕਾਰ** - ਤੁਹਾਡੇ ਬੇਬੀ ਦੀ ਸਕਰੀਨ ਨਹੀਂ ਕੀਤੀ ਜਾਵੇਗੀ। ਸੁਣਨ-ਸ਼ਕਤੀ ਵਿੱਚ ਤਬਦੀਲੀਆਂ ਤੁਰਤ ਹੀ ਨਹੀਂ ਲੱਭ ਸਕਦੀਆਂ ਅਤੇ ਬੋਲਣ ਅਤੇ ਭਾਸ਼ਾਈ ਵਿਕਾਸ ਹੋਣ ਵਿੱਚ ਦੇਰ ਲੱਗ ਸਕਦੀ ਹੈ

ਵਧੇਰੇ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਈਟ 'ਤੇ ਜਾਓ:
ontario.ca/infantheating